

NYC ਦੇ ਭਾਈਚਾਰਿਆਂ ਲਈ ਸੰਕਟਕਾਲ ਵਾਸਤੇ ਤਿਆਰੀ ਦੇ ਸਰੋਤ

ਹੇਠਾਂ ਦਿੱਤੇ ਗਏ ਸਰੋਤ ਤੁਹਾਡੇ ਭਾਈਚਾਰੇ ਲਈ ਸਥਾਨੀਕ੍ਰਿਤ ਸੰਕਟਕਾਲ ਵਾਸਤੇ ਤਿਆਰੀ ਸਮੱਗਰੀਆਂ ਦਾ ਸੰਕਲਨ ਹਨ।

ਇਲਾਕਾ ਖਾਲੀ ਕਰਨ ਦੇ ਕੇਂਦਰ

ਜੇ ਤੁਹਾਨੂੰ ਇਲਾਕਾ ਖਾਲੀ ਕਰਨ ਦੀ ਲੋੜ ਹੋਵੇ, ਤਾਂ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਖਾਲੀ ਕੀਤੇ ਗਏ ਇਲਾਕੇ ਦੇ ਬਾਹਰ ਦੋਸਤਾਂ ਜਾਂ ਪਰਿਵਾਰ ਦੇ ਘਰ ਵਿੱਚ ਪਨਾਹ ਲਵੋ। ਜੇ ਤੁਸੀਂ ਕਿਸੇ ਸਰਕਾਰੀ ਸਹੂਲਤ ਵਿੱਚ ਜਾਣਾ ਚਾਹੋ, ਤਾਂ ਹੇਠਾਂ ਦਿੱਤੀ ਗਈ ਸੂਚੀ* ਵਿੱਚੋਂ ਆਪਣੇ ਨੇੜੇ ਕਿਸੇ ਇਲਾਕਾ ਖਾਲੀ ਕਰਨ ਦੇ ਕੇਂਦਰ ਵਿੱਚ ਜਾਓ:

*ਕਿਰਪਾ ਕਰਕੇ ਨੋਟ ਕਰੋ ਕਿ ਇਹ ਸਥਾਨ ਬਦਲ ਸਕਦੇ ਹਨ। ਹੋਰ ਜਾਣਕਾਰੀ ਲਈ, NYC.gov/hurricanezones 'ਤੇ ਜਾਓ ਜਾਂ 311 (ਵੀਡੀਓ ਰਿਲੇ ਸਰਵਿਸ ਲਈ 212-639-9675, ਜਾਂ: 212-504-4115) 'ਤੇ ਕਾਲ ਕਰੋ।

ਭਾਈਚਾਰਕ ਡਿਸਟ੍ਰਿਕਟ ਬਾਰੇ ਜਾਣਕਾਰੀ

ਪੁਲਿਸ ਸਟੇਸ਼ਨ (ਪ੍ਰਿੰਸਿੰਕਟ)	ਵਾਇਰ ਸਟੇਸ਼ਨ	ਕਮਿਊਨਿਟੀ ਬੋਰਡ ਆਫਿਸ
---------------------------	-------------	--------------------

ਸਿਟੀ ਨਾਲ ਸੰਪਰਕ ਕਰਨਾ

911: ਸੰਕਟਕਾਲ

ਜਦੋਂ ਤੁਹਾਨੂੰ ਕੋਈ ਤੁਰੰਤ ਖਤਰਾ ਹੋਵੇ ਜਾਂ ਤੁਸੀਂ ਕੋਈ ਅਪਰਾਧ ਹੋ ਰਿਹਾ ਦੇਖੋ ਤਾਂ 911 'ਤੇ ਕਾਲ ਕਰੋ। ਜੇ ਤੁਹਾਨੂੰ ਕੋਈ ਗੰਭੀਰ ਸੱਟ ਲੱਗੀ ਹੋਵੇ ਜਾਂ ਜ਼ਿੰਦਗੀ ਦੇ ਖਤਰੇ ਵਾਲੀ ਡਾਕਟਰੀ ਸਮੱਸਿਆ ਹੋਵੇ ਤਾਂ 911 'ਤੇ ਕਾਲ ਕਰੋ।

311: ਗੈਰ-ਸੰਕਟਕਾਲੀ/ਸਿਟੀ ਸੇਵਾਵਾਂ

311 ਗੈਰ-ਸੰਕਟਕਾਲੀ ਸਿਟੀ ਸੇਵਾਵਾਂ ਤਕ ਪਹੁੰਚ ਅਤੇ ਸਿਟੀ ਸਰਕਾਰ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਮੁਹੱਈਆ ਕਰਦਾ ਹੈ। ਸੰਕਟਕਾਲੀ ਮਾਮਲਿਆਂ ਲਈ 311 'ਤੇ ਕਾਲ ਨਾ ਕਰੋ। 311 ਐਂਨਲਾਈਨ ਅਤੇ ਫੋਨ ਦੁਆਰਾ ਉਪਲਬਧ ਹੈ:

- NYC.gov/311 'ਤੇ ਜਾ ਕੇ ਐਂਨਲਾਈਨ 311 'ਤੇ ਜਾਓ।
- 311-692 'ਤੇ ਸੁਨੇਹਾ ਭੇਜੋ।
- 311 ਜਾਂ ਨਿਊ ਯੋਰਕ ਦੇ ਬਾਹਰੋਂ (212) NEW-YORK, (212) 639-9675 'ਤੇ ਕਾਲ ਕਰੋ।
- (212) NEW-YORK, (212) 639-9675 'ਤੇ ਵੀਡੀਓ ਰਿਲੇ ਸਰਵਿਸ (VRS) ਦੀ ਵਰਤੋਂ ਕਰਦੇ ਹੋਏ ਸਾਡੇ ਨਾਲ ਸੰਪਰਕ ਕਰੋ।
- (212) 504-4115 'ਤੇ TTY ਜਾਂ ਟੈਕਸਟਫੋਨ ਦੀ ਵਰਤੋਂ ਕਰਦੇ ਹੋਏ 311 ਨਾਲ ਸੰਪਰਕ ਕਰੋ।

ਕਿਸੇ ਸੰਕਟਕਾਲ ਤੋਂ ਬਾਅਦ

ਨਿਊ ਯੋਰਕ ਦੇ ਨਿਵਾਸੀਆਂ ਲਈ ਕਈ ਸਰੋਤ ਉਪਲਬਧ ਹਨ, ਖਾਸ ਕਰਕੇ ਕਿਸੇ ਸੰਕਟਕਾਲ ਦੇ ਬਾਅਦ।

ਲਾਈਫਲൈਨ ਮਾਨਸਿਕ ਸਿਹਤ ਸਬੰਧੀ ਜਾਣਕਾਰੀ ਲਈ, ਕਿਸੇ ਹਵਾਲੇ ਲਈ, ਜਾਂ ਜੇ ਤੁਹਾਨੂੰ ਕਿਸੇ ਨਾਲ ਗੱਲ ਕਰਨ ਦੀ ਲੋੜ ਹੋਵੇ, ਨਿਊ ਯੋਰਕ ਸਿਟੀ ਦੀ ਗੁਪਤ, 24-ਘੰਟੇ ਚੱਲਣ ਵਾਲੀ ਮਾਨਸਿਕ ਸਿਹਤ ਹੇਟਲਾਈਨ ਨੂੰ ਕਾਲ ਕਰੋ। - ਅਗ੍ਰੇਜ਼ੀ ਅਤੇ ਬਾਕੀ ਸਾਰੀਆਂ ਭਾਸ਼ਾਵਾਂ: 1-800-LIFENET, (1-800-543-3638), (TTY: 212-982-5284) - ਸਪੈਨਿਸ਼ ਵਿੱਚ: 1-877-AYUDESE, (1-877-298-3373) - ਸੋਡਾਚਿਨ, ਕੈਟੇਨੀਜ਼, ਅਤੇ ਕੋਰੀਆਈ ਵਿੱਚ: 1-877-990-8585	ਗ੍ਰੇਟਰ ਨਿਊ ਯੋਰਕ ਵਿੱਚ ਅਮੈਰਿਕਨ ਰੈਡ ਕ੍ਰੌਸ 1-877-RED-CROSS (1-877-733-2767) www.nyredcross.org	UJA ਫੋਡਰੇਸ਼ਨ 1-877-852-6951 www.ujafedny.org
ਡਿਜ਼ੈਸਟਰ ਡਿਸਟ੍ਰੈਸ ਹੈਲਪਲਾਈਨ (ਤਬਾਹੀ ਵਿੱਚ ਪਰੇਸ਼ਾਨੀ ਬਾਰੇ ਹੈਲਪਲਾਈਨ) 1-800-985-5990 ਟੈਕਸਟ: 66746 'ਤੇ “TalkWithUs” ਜਾਂ “Hablanos” ਦਾ ਸੁਨੇਹਾ ਭੇਜੋ http://disasterdistress.samhsa.gov	ਨਿਊ ਯੋਰਕ ਡਿਜ਼ੈਸਟਰ ਇੰਟਰਵੇਚ ਸਰਵਿਸਿਜ਼ 212-669-6100 www.nydis.org	ਨਿਊ ਯੋਰਕ ਕੋਅਰਸ 212-228-5000 www.newyorkcares.org
ਸਾਲਵੇਸ਼ਨ ਆਰਮੀ: ਗ੍ਰੇਟਰ ਨਿਊ ਯੋਰਕ ਡਿਵੀਜ਼ਨ 212-337-7424 www.ny.salvationarmy.org	ਨਿਊ ਯੋਰਕ ਸਿਟੀ ਵਾਲੰਟਰੀ ਆਰਗੇਨਾਈਜ਼ੇਸ਼ਨ ਐਕਟਿਵ ਇਨ ਡਿਜ਼ੈਸਟਰ (NYC VOAD) 212-402-1102 www.nycvoad.org info@nycvoad.org	ਕੈਥਲਿਕ ਚੈਰਿਟੀਜ਼ ਆਫ ਦੀ ਆਰਚਡਾਇਰਿਸਿਸ ਆਫ ਨਿਊ ਯੋਰਕ 1-800-744-7900 www.catholiccharitiesny.org
		ਕੈਥਲਿਕ ਚੈਰਿਟੀਜ਼ ਬਰੁਕੀਲਿਨ ਅਤੇ ਕਵੀਨਜ਼ 718-722-6223 www.ccbq.org dcm@ccbq.org

ਨਿਊ ਯੋਰਕ ਸਿਟੀ ਦੇ ਸਰਕਾਰੀ ਪ੍ਰੋਗਰਾਮਾਂ ਨਾਲ ਜੁੜੋ

ਜਦੋਂ ਤਕ ਕੁਝ ਹੋਰ ਨਾ ਕਿਹਾ ਗਿਆ ਹੋਵੇ, ਸਿਟੀ ਦੀਆਂ ਏਜੰਸੀਆਂ ਨਾਲ ਸੰਪਰਕ ਕਰਨ ਲਈ 311 (ਵੀਡੀਓ ਰਿਲੇ ਸਰਵਿਸ ਲਈ 212-639-9675, ਜਾਂ TTY: 212-504-4115) 'ਤੇ ਕਾਲ ਕਰੋ, ਜਾਂ NYC.gov ਦੀ ਵਰਤੋਂ ਕਰੋ।

- NYC.gov/readyny 'ਤੇ ਜਾ ਕੇ **Ready New York** (ਰੇਡੀ ਨਿਊ ਯੋਰਕ) ਪ੍ਰੋਗਰਾਮ ਦੇ ਮਾਧਿਅਮ ਨਾਲ ਜਾਣੋ ਕਿ ਸੰਕਟਕਾਲਾਂ ਦੇ ਲਈ ਤਿਆਰੀ ਕਿਵੇਂ ਕਰਨੀ ਹੈ ਅਤੇ ਸਮੱਗਰੀਆਂ ਲਈ ਬੋਨਤੀ ਕਰੋ।
- NYC.gov/partnersinpreparedness 'ਤੇ ਜਾ ਕੇ **Partners in Preparedness** (ਤਿਆਰੀ ਵਿੱਚ ਸਾਥੀ) ਪ੍ਰੋਗਰਾਮ ਦੇ ਮਾਧਿਅਮ ਨਾਲ ਜਾਣੋ ਕਿ ਆਪਣੇ ਸੰਗਠਨ ਨੂੰ ਸੰਕਟਕਾਲਾਂ ਦੇ ਲਈ ਕਿਵੇਂ ਤਿਆਰ ਕਰਨਾ ਹੈ।
- NYC.gov/citizencorps 'ਤੇ ਜਾ ਕੇ **NYC Citizen Corps** (ਨਿਊ ਯੋਰਕ ਸਿਟੀ ਕੋਰਪਸ) ਪ੍ਰੋਗਰਾਮ ਦੇ ਮਾਧਿਅਮ ਨਾਲ ਜਾਣੋ ਕਿ ਨਿਊ ਯੋਰਕ ਸਿਟੀ ਨੂੰ ਵਧੇਰੇ ਸੁਰੱਖਿਅਤ, ਮਜ਼ਬੂਤ, ਅਤੇ ਬਿਹਤਰ ਤਿਆਰ ਕਿਵੇਂ ਬਣਾਉਣ ਹੈ।
- NYC.gov/cert 'ਤੇ ਜਾ ਕੇ ਨਿਊ ਯੋਰਕ ਸਿਟੀ ਕਮਿਊਨਿਟੀ ਇਮਰਜੈਂਸੀ ਰਿਸਪੌਂਸ ਟੀਮ (**New York City Community Emergency Response Team - CERT**) ਪ੍ਰੋਗਰਾਮ ਬਾਰੇ ਪਤਾ ਕਰੋ ਅਤੇ ਜਾਣੋ ਇਹ ਵਾਲੰਟੀਅਰ ਆਪਣੇ ਗੁਆਂਢੀਆਂ ਅਤੇ ਭਾਈਚਾਰਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਆਫਤਾਂ ਵਾਸਤੇ ਤਿਆਰ ਕਰਨ ਵਿੱਚ ਕਿਵੇਂ ਮਦਦ ਕਰਦੇ ਹਨ।
- NYC.gov/communityspacesurvey 'ਤੇ ਜਾ ਕੇ ਜਾਣੋ ਕਿ ਆਪਣੇ ਭਾਈਚਾਰੇ ਨੂੰ **NYC Community Space Survey Network** (ਕਮਿਊਨਿਟੀ ਸਪੇਸ ਸਰਵੇ ਨੈਟਵਰਕ) ਦੇ ਕੋਲ ਰਜਿਸਟਰ ਕਿਵੇਂ ਕਰਨਾ ਹੈ।
- NYC.gov/notifynyc 'ਤੇ ਜਾ ਕੇ ਸ਼ਹਿਰ ਦੇ ਅਧਿਕਾਰਤ ਸੰਕਟਕਾਲੀ ਸੰਚਾਰ ਪ੍ਰੋਗਰਾਮ **Notify NYC** (ਨੋਟੀਫਾਈ ਐਨਵਾਈਸੀ) ਲਈ ਆਪਣਾ ਨਾਮ ਦਰਜ ਕਰਾਓ।
- www.advancewarningsystemnyc.org 'ਤੇ ਜਾ ਕੇ ਅਸਮਰਥਤਾਵਾਂ, ਅਤੇ ਪਹੁੰਚ ਅਤੇ ਕਾਰਜਾਤਮਕਤਾ ਸਬੰਧੀ ਲੋੜਾਂ ਵਾਲੇ ਲੋਕਾਂ ਲਈ ਤਿਆਰ ਕੀਤੇ ਸੰਕਟਕਾਲੀ ਸੁਨੇਹੇ ਪ੍ਰਾਪਤ ਕਰਨ ਲਈ **Advance Warning System** (ਅਗਾਊਂ ਚਿਤਾਵਨੀ ਪ੍ਰਣਾਲੀ) ਵਿੱਚ ਆਪਣਾ ਨਾਮ ਦਰਜ ਕਰਾਓ।



Twitter ਅਤੇ Facebook 'ਤੇ
NYC ਸੰਕਟਕਾਲੀ ਪ੍ਰਬੰਧਨ ਨੂੰ ਫਾਲੋ ਕਰੋ
@nycoem
/NYCEmergencyManagement